



### ਨਿਵਾਸੀਆਂ ਨੂੰ ਸਿਟੀ ਦੇ ਵਰਚੁਅਲ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਦੇ ਜਨਤਕ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ

ਬ੍ਰੈਂਪਟਨ, ਓਨਟਾਰੀਓ (8 ਮਾਰਚ, 2021) – ਸਿਟੀ ਆਫ ਬ੍ਰੈਂਪਟਨ, ਰਿਵਰਵਾਕ (Riverwalk) ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਵਿੱਚ, ਅੱਗੇ ਕਦਮ ਵਧਾ ਰਹੀ ਹੈ। ਨਿਵਾਸੀਆਂ ਨੂੰ ਬੁੱਧਵਾਰ, 17 ਮਾਰਚ, 2021 ਨੂੰ, ਸ਼ਾਮ 6:30 ਤੋਂ ਰਾਤ 8 ਵਜੇ ਤੱਕ, ਸਿਟੀ ਦੇ ਦੂਜੇ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ (Riverwalk Area Urban Design Master Plan) ਦੇ ਜਨਤਕ ਜਾਣਕਾਰੀ ਸੈਸ਼ਨ (Public Information Session) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ। ਨਿਵਾਸੀਆਂ ਕੋਲ, ਪਰਿਵਰਤਨਕਾਰੀ ਰਿਵਰਵਾਕ ਪ੍ਰੋਜੈਕਟ ਬਾਰੇ ਹੋਰ ਜਾਣਨ ਅਤੇ ਡਿਜ਼ਾਈਨ ਦੇ ਡਾਇਰੈਕਸ਼ਨਸ ਅਤੇ ਧਾਰਨਾਵਾਂ ਬਾਰੇ ਆਪਣੇ ਸੁਝਾਅ ਸਾਂਝੇ ਕਰਨ ਦਾ ਮੌਕਾ ਹੋਵੇਗਾ।

ਜਨਤਕ ਜਾਣਕਾਰੀ ਸੈਸ਼ਨ ਔਨਲਾਈਨ ਹੋਵੇਗਾ। ਇਸ ਵਾਸਤੇ ਮੀਟਿੰਗ ਦੇ ਦਿਨ, ਲਾਈਵ ਜਾਣ ਲਈ ਜੁੜਨ ਵਾਸਤੇ [ਇੱਥੇ \(here\)](#) ਇੱਕ ਲਿੰਕ ਦਿੱਤਾ ਜਾਵੇਗਾ। ਪ੍ਰੋਜੈਕਟ ਦੇ ਪਿਛੋਕੜ ਬਾਰੇ ਜਾਣਕਾਰੀ, ਇੱਥੇ [www.brampton.ca/riverwalk](http://www.brampton.ca/riverwalk) ਪ੍ਰਾਪਤ ਕੀਤੀ ਜਾ ਸਕਦੀ ਹੈ।

ਰਿਵਰਵਾਕ ਪ੍ਰੋਜੈਕਟ, ਬ੍ਰੈਂਪਟਨ ਦੇ ਡਾਉਨਟਾਉਨ ਨੂੰ ਦੁਬਾਰਾ ਸ਼ਕਤੀਸ਼ਾਲੀ ਬਣਾਉਣ ਅਤੇ ਇਸਨੂੰ ਸਥਿਰ, ਸਿਹਤਮੰਦ ਅਤੇ ਲਚਕੀਲਾ ਬਣਾਉਣ ਵਿੱਚ ਮਦਦ ਕਰੇਗਾ। ਰਿਵਰਵਾਕ ਦਾ ਮੁੱਖ ਉਦੇਸ਼, ਡਾਉਨਟਾਉਨ ਬ੍ਰੈਂਪਟਨ ਵਿੱਚ ਹੜ੍ਹ ਦੇ ਜੋਖਮ ਨੂੰ ਦੂਰ ਕਰਨ ਲਈ, ਨਵੀਨਤਾਕਾਰੀ ਅਤੇ ਲੰਮੀ-ਮਿਆਦ ਦਾ ਹੱਲ ਤਿਆਰ ਕਰਕੇ, ਸ਼ਹਿਰੀ ਵਾਧਾ ਅਤੇ ਵਿਕਾਸ ਪੈਦਾ ਕਰਨਾ, ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਖੇਤਰ ਵਿੱਚ ਪਬਲਿਕ ਥਾਂ ਦਾ ਵਿਸਤਾਰ ਅਤੇ ਸੁਧਾਰ ਕਰਨਾ ਹੈ।

#### ਸੰਖੇਪ ਤੱਥ

- ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ, ਇੱਕ ਖੁੱਲੀ ਥਾਂ (ਓਪਨ ਸਪੇਸ) ਦਾ ਮਾਸਟਰ ਪਲਾਨ ਹੈ, ਜੋ ਹੜ੍ਹ ਸਬੰਧੀ ਇੰਫਰਾਸਟ੍ਰਕਚਰ ਦੇ ਸੁੰਦਰਤਾਮਈ ਟ੍ਰੀਟਮੈਂਟ, ਵੈਲੀ ਦੇ ਨਾਲ-ਨਾਲ ਖੁੱਲੀ ਥਾਂ ਸਬੰਧੀ ਸਿਸਟਮ, ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਨੈੱਟਵਰਕ ਦੇ ਏਕੀਕਰਨ, ਵਾਤਾਵਰਣ ਅਤੇ ਆਰਥਿਕ ਸਥਿਰਤਾ, ਜਨਤਕ ਸਿਹਤ ਦੇ ਮੁੱਦਿਆਂ ਅਤੇ ਪ੍ਰੋਗਰਾਮਿੰਗ, ਰਿਵਰਵਾਕ ਲਈ ਸਮੁੱਚੇ ਦ੍ਰਿਸ਼ਟੀਕੋਣ ਨੂੰ ਅਮਲੀ ਰੂਪ ਦੇਣ ਲਈ ਧਾਰਨਾਵਾਂ ਵਿਕਸਿਤ ਕਰੇਗਾ।
- ਰਿਵਰਵਾਕ, ਇਹ ਯਕੀਨੀ ਬਣਾਵੇਗਾ ਕਿ ਡਾਉਨਟਾਉਨ ਬ੍ਰੈਂਪਟਨ, ਇੱਥੇ ਰਹਿਣ ਵਾਲੇ ਅਤੇ ਆਉਣ ਵਾਲੇ, ਸਾਰੇ ਲੋਕਾਂ ਲਈ ਅਨੰਦ ਮਾਨਣ ਵਾਲੀ ਥਾਂ ਹੈ।
- ਰਿਵਰਵਾਕ ਪ੍ਰੋਜੈਕਟ, ਡਾਉਨਟਾਉਨ ਬ੍ਰੈਂਪਟਨ ਵਿੱਚ ਸਿਰਫ ਹੜ੍ਹ ਦੇ ਜੋਖਮ ਨੂੰ ਹੀ ਨਹੀਂ ਘਟਾਵੇਗਾ, ਬਲਕਿ ਇਹ ਸ਼ਹਿਰੀ ਵਾਧਾ ਅਤੇ ਵਿਕਾਸ ਪੈਦਾ ਕਰਕੇ ਅਤੇ ਖੇਤਰ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਕੇ, ਮੌਕਿਆਂ ਦਾ ਸਹਿਰ ਬਣਨ ਦੀ ਸਿਟੀ ਦੀ ਤਰਜੀਹ ਨੂੰ ਅਮਲੀ ਰੂਪ ਦੇਣ ਵਿੱਚ ਮੁੱਖ ਭੂਮਿਕਾ ਨਿਭਾਵੇਗਾ।
- ਰਿਵਰਵਾਕ, ਦੁਬਾਰਾ ਬਣਾਏ ਗਏ ਏਟੋਬੀਕੋ ਕ੍ਰੀਕ (Etobicoke Creek) ਤੋਂ ਲੈ ਕੇ ਖੇਤਰ ਤੱਕ ਦਾ ਵਿਸਤਾਰ ਕਰਦਾ ਹੈ। ਇਹ ਖੇਤਰ, ਏਟੋਬੀਕੋ ਕ੍ਰੀਕ ਵੈਲੀ ਕੋਰੀਡੋਰ ਅਤੇ ਟ੍ਰੇਲ ਸਿਸਟਮ ਨਾਲ ਜੁੜੀਆਂ, ਜਨਤਕ ਥਾਵਾਂ ਅਤੇ ਪਾਰਕਾਂ ਨਾਲ ਘਿਰਿਆ ਹੋਇਆ ਹੈ।
- ਇਸ ਨਾਲ ਡਾਉਨਟਾਉਨ ਵਿੱਚ, 23,000 ਤੋਂ ਵੱਧ ਨੌਕਰੀਆਂ ਪੈਦਾ ਕਰਦੇ ਹੋਏ ਅਤੇ ਜੀ.ਡੀ.ਪੀ. (GDP) ਤੇ 1.4 ਬਿਲੀਅਨ ਡਾਲਰ ਦਾ ਅਸਰ ਪਾਉਂਦੇ ਹੋਏ, 3.6 ਮਿਲੀਅਨ ਵਰਗ ਫੁੱਟ ਦੀ ਰਿਹਾਇਸ਼ੀ, ਕਮਰਸ਼ਿਅਲ ਅਤੇ ਰਿਟੇਲ ਥਾਂ ਖੁੱਲਣ ਦੀ ਸੰਭਾਵਨਾ ਹੈ।
- ਨਵੰਬਰ 2020 ਵਿੱਚ, ਕੈਨੇਡਾ ਸਰਕਾਰ (Government of Canada) ਨੇ ਐਲਾਨ ਕੀਤਾ ਸੀ ਕਿ ਸਿਟੀ ਆਫ ਬ੍ਰੈਂਪਟਨ ਨੂੰ, ਈ.ਏ. (EA) ਵਿੱਚ ਪ੍ਰਸਤਾਵਿਤ, ਹੜ੍ਹ ਤੋਂ ਸੁਰੱਖਿਆ ਦੇ ਕੰਮਾਂ ਵਾਸਤੇ, ਡਿਜ਼ਾਸਟਰ ਮਿਟੀਗੇਸ਼ਨ ਐਂਡ ਅਡਾਪਟੇਸ਼ਨ ਫੰਡ (Disaster Mitigation and Adaptation Fund) ਹੇਠ, 38.8 ਮਿਲੀਅਨ ਡਾਲਰ ਮਿਲਣਗੇ। ਇਸਤੋਂ ਇਲਾਵਾ, ਕਾਉਂਸਿਲ ਨੇ ਹੜ੍ਹ ਤੋਂ ਸੁਰੱਖਿਆ ਦੇ ਕੰਮਾਂ ਵਾਸਤੇ, ਵਿਸਤ੍ਰਿਤ ਡਿਜ਼ਾਈਨ ਲਈ, 2021 ਕੈਪੀਟਲ ਬਜਟ (2021 Capital Budget) ਦੇ ਦੁਆਰਾ, 5.88 ਮਿਲੀਅਨ ਡਾਲਰ ਦੀ ਪ੍ਰਵਾਨਗੀ ਦਿੱਤੀ ਹੈ।

-30-

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)